

ਸੇਵਾ ਵਿਖੇ,

ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ,
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ,
ਜ਼ਿਲ੍ਹਾ.....

ਪੱਤਰ ਨੰ:.....

ਮਿਤੀ:.....

ਵਿਸ਼ਾ:- ਪਿੰਡ ਵਿੱਚ ਠੋਸ ਕੂੜੇ ਦੇ ਪ੍ਰਬੰਧਨ ਸਬੰਧੀ ਬਿਨੈ-ਪੱਤਰ।

ਸ਼੍ਰੀਮਾਨ/ ਸ਼੍ਰੀਮਤੀ ਜੀ,

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗ੍ਰਾਮ ਪੰਚਾਇਤ ਵੱਲੋਂ ਪਿੰਡ..... ਵਿੱਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼-2 ਤਹਿਤ ਠੋਸ ਕੂੜੇ ਦੇ ਪ੍ਰਬੰਧਨ ਲਈ ਸਰਵ-ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ। ਇਸ ਸਬੰਧੀ ਬਿਨੈ-ਪੱਤਰ ਦੇ ਨਾਲ ਹੇਠ ਲਿਖੇ ਲੋੜੀਂਦਾ ਦਸਤਾਵੇਜ਼ ਤਸਦੀਕ ਕਰਨ ਉਪਰੰਤ ਆਪ ਜੀ ਨੂੰ ਅਗਲੇਰੀ ਕਾਰਵਾਈ ਲਈ ਭੇਜੇ ਜਾਂਦੇ ਹਨ ਜੀ।

- 1) ਠੋਸ ਕੂੜੇ ਦੇ ਪ੍ਰਬੰਧਨ ਸਬੰਧੀ ਮਤੇ ਦੀ ਕਾਪੀ।
- 2) ਠੋਸ ਕੂੜੇ ਦੇ ਪ੍ਰਬੰਧਨ ਲਈ ਤਜਵੀਜ਼ਤ ਜ਼ਮੀਨ ਦਾ ਵਿਵਰਣ।
- 3) ਠੋਸ ਕੂੜੇ ਦੇ ਪ੍ਰਬੰਧਨ ਦਾ ਤਖਮੀਨਾ ਅਤੇ ਨਕਸ਼ਾ।

ਸਰਪੰਚ

(ਮੋਹਰ ਸਮੇਤ ਹਸਤਾਖਰ)

ਠੋਸ ਕੂੜੇ ਦੇ ਪ੍ਰਬੰਧਨ ਲਈ ਜ਼ਮੀਨ ਦਾ ਵਿਵਰਣ

- 1) ਪੰਚਾਇਤ ਵੱਲੋਂ ਪਿੰਡ ਵਿੱਚ ਠੋਸ ਕੂੜੇ ਦੇ ਪ੍ਰਬੰਧਨ ਲਈ.....
ਵਰਗ ਮੀਟਰ ਜ਼ਮੀਨ ਦਿੱਤੀ ਜਾਵੇਗੀ। ਜਿਸ ਦੇ ਵਿਥਕਾਰ ਅਤੇ ਲੰਬਕਾਰ ਹੇਠ ਅਨੁਸਾਰ ਹਨ:
 - I. ਵਿਥਕਾਰ.....
 - II. ਲੰਬਕਾਰ.....
- 2) ਠੋਸ ਕੂੜੇ ਦੇ ਪ੍ਰਬੰਧਨ ਲਈ ਜ਼ਮੀਨ ਦਾ ਨਕਸ਼ਾ ਨਾਲ ਨੱਥੀ ਕੀਤਾ ਜਾਂਦਾ ਹੈ।
- 3) ਪੰਚਾਇਤ ਨੂੰ ਦਰਸਾਈ ਗਈ ਥਾਂ ਉੱਪਰ ਠੋਸ ਕੂੜੇ ਦੇ ਪ੍ਰਬੰਧਨ ਲਈ ਕੋਈ ਇਤਰਾਜ਼ ਨਹੀਂ ਹੈ।

ਪੰਚਾਇਤ ਮੈਂਬਰਾਂ ਦੇ ਹਸਤਾਖਰ
(ਕੋਰਮ ਅਨੁਸਾਰ)

ਪੰਚਾਇਤ ਸੈਕਟਰੀ

ਸਰਪੰਚ

ਠੋਸ ਕੂੜੇ ਦੇ ਪ੍ਰਬੰਧਨ ਲਈ ਮਤਾ

ਅੱਜ ਮਿਤੀ..... ਨੂੰ ਪਿੰਡ.....
ਬਲਾਕ..... ਜ਼ਿਲ੍ਹਾ..... ਵਿੱਚ ਗ੍ਰਾਮ ਸਭਾ
ਦੀ ਬੈਠਕ ਹੋਈ ਅਤੇ ਇਸ ਦੀ ਪ੍ਰਧਾਨਗੀ ਸਰਪੰਚ ਸ੍ਰੀ/ਸ੍ਰੀਮਤੀ..... ਨੇ
ਕੀਤੀ ਅਤੇ ਹਾਜ਼ਰ ਗ੍ਰਾਮ ਪੰਚਾਇਤ ਮੈਂਬਰਾਂ ਨਾਲ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼-2 ਵਿੱਚ
ਕੀਤੇ ਜਾਣ ਵਾਲੇ ਕੰਮਾਂ ਬਾਰੇ ਚਰਚਾ ਕੀਤੀ ਗਈ ਅਤੇ ਪਿੰਡ ਨੂੰ ਓ.ਡੀ.ਐੱਫ ਪਲੱਸ ਬਣਾਉਣ ਦੇ
ਉਦੇਸ਼ ਨਾਲ ਹਰੇਕ ਪਹਿਲੂ ਨੂੰ ਵਿਚਾਰਨ ਤੋਂ ਬਾਅਦ ਸਰਵ-ਸੰਮਤੀ ਨਾਲ ਹੇਠ ਲਿਖੇ ਕੰਮਾਂ ਨੂੰ
ਕਰਨ ਲਈ ਮਤਾ ਪਾਸ ਕੀਤਾ ਗਿਆ।

- 1) ਪਿੰਡ ਵਿੱਚ ਠੋਸ ਕੂੜੇ (Solid Waste Management) ਦਾ ਨਿਪਟਾਰਾ ਕਰਨ ਲਈ ਪ੍ਰਬੰਧ
ਕੀਤੇ ਜਾਣਗੇ।
- 2) ਘਰੇਲੂ ਪੱਧਰ ਉੱਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ-ਵੱਖਰਾ ਕੀਤਾ ਜਾਵੇਗਾ। ਹਰ ਘਰ ਵਿੱਚ ਦੋ
ਕੂੜੇਦਾਨ (ਗਿੱਲੇ ਕੂੜੇ ਲਈ ਹਰਾ ਕੂੜੇਦਾਨ ਅਤੇ ਸੁੱਕੇ ਕੂੜੇ ਲਈ ਨੀਲਾ ਕੂੜੇਦਾਨ) ਲਗਾਉਣ ਦੇ
ਯਤਨ ਕੀਤੇ ਜਾਣਗੇ।
- 3) ਘਰੋਂ-ਘਰੀ ਕੂੜਾ ਇਕੱਠਾ ਕਰਨ ਲਈ ਲੋੜੀਂਦਾ ਇੰਤਜ਼ਾਮ ਗ੍ਰਾਮ ਪੰਚਾਇਤ ਵੱਲੋਂ ਕੀਤਾ ਜਾਵੇਗਾ।
- 4) ਗਿੱਲੇ ਕੂੜੇ (ਗਲਣਯੋਗ) ਨੂੰ ਜੈਵਿਕ ਵਿਧੀ ਦੁਆਰਾ ਖਾਦ ਵਿੱਚ ਤਬਦੀਲ ਕਰਨ ਲਈ ਗ੍ਰਾਮ
ਪੰਚਾਇਤ ਵੱਲੋਂ ਪਿੰਡ ਪੱਧਰ ਉੱਤੇ ਖਾਦ ਖੱਡਿਆਂ (ਕੰਪੋਸਟ ਪਿੱਟਾਂ) ਦਾ ਨਿਰਮਾਣ ਕੀਤਾ
ਜਾਵੇਗਾ।
- 5) ਸੁੱਕੇ ਕੂੜੇ (ਨਾ ਗਲਣਯੋਗ) ਨੂੰ ਪਿੰਡ ਪੱਧਰ ਉੱਤੇ ਇਕੱਠਾ ਕਰਨ ਅਤੇ ਬਲਾਕ ਪੱਧਰੀ
ਮੈਨੇਜਮੈਂਟ ਪਲਾਂਟ ਤੱਕ ਪਹੁੰਚਾਉਣ ਦਾ ਪ੍ਰਬੰਧ ਗ੍ਰਾਮ ਪੰਚਾਇਤ ਵੱਲੋਂ ਕੀਤਾ ਜਾਵੇਗਾ।
- 6) ਪਿੰਡ ਪੱਧਰ ਉੱਤੇ ਖਾਦ ਖੱਡਿਆਂ (ਕੰਪੋਸਟ ਪਿੱਟਾਂ) ਦਾ ਨਿਰਮਾਣ ਅਤੇ ਸੁੱਕੇ ਕੂੜੇ ਨੂੰ ਇਕੱਠਾ
ਕਰਨ ਲਈ ਪੰਚਾਇਤੀ ਜ਼ਮੀਨ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਗ੍ਰਾਮ ਪੰਚਾਇਤ ਦੀ
ਹੋਵੇਗੀ।
- 7) ਠੋਸ ਕੂੜੇ ਦੇ ਪ੍ਰਬੰਧ ਲਈ 70% ਫੰਡ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼-2 ਦੇ ਫੰਡਾਂ ਵਿੱਚੋਂ
ਖਰਚ ਕੀਤੇ ਜਾਣਗੇ ਅਤੇ ਕੁੱਲ ਖਰਚੇ ਦਾ 30% ਹਿੱਸਾ ਗ੍ਰਾਮ ਪੰਚਾਇਤ ਵੱਲੋਂ 15ਵੇਂ ਵਿੱਤ

ਕਮਿਸ਼ਨ ਦੀ ਟਾਈਡ ਗ੍ਰਾਂਟ ਵਿੱਚੋਂ ਖਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖਰਚੇ ਲਈ ਮਨਰੇਗਾ ਅਧੀਨ ਫੰਡਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

8) ਖਾਦ ਖੱਡਿਆਂ (ਕੰਪੋਸਟ ਪਿੱਟਾਂ) ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਗ੍ਰਾਮ ਪੰਚਾਇਤ ਦੀ ਹੋਵੇਗੀ।

9) ਠੋਸ ਕੂੜੇ ਦੇ ਪ੍ਰਬੰਧ ਸਬੰਧੀ ਬਿਨੈ-ਪੱਤਰ ਦੇ ਨਾਲ ਮਤੇ ਦੀ ਕਾਪੀ ਬਲਾਕ ਡਿਵੈਲਪਮੈਂਟ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਨੂੰ ਜਮ੍ਹਾਂ ਕਰਵਾਈ ਜਾਵੇਗੀ।

ਪੰਚਾਇਤ ਮੈਂਬਰਾਂ ਦੇ ਹਸਤਾਖਰ
(ਕੋਰਮ ਅਨੁਸਾਰ)

ਪੰਚਾਇਤ ਸੈਕਟਰੀ

ਸਰਪੰਚ

